

## Visit of Vice President and Minister of Foreign Affairs of Colombia to India (October 1-3, 2021)

October 03, 2021

### ਕੋਲੰਬੀਆਈ ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਵੱਲੋਂ ਭਾਰਤ ਦੀ ਫੇਰੀ (1-3 ਅਕਤੂਬਰ, 2021) 3 ਅਕਤੂਬਰ, 2021

ਕੋਲੰਬੀਆਈ ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਸ਼੍ਰੀਮਤੀ ਮਾਰਟਾ ਲੁਸੀਆ ਰਾਮਿਰੇਜ਼ ਨੇ 1-3 ਅਕਤੂਬਰ 2021 ਤੱਕ ਭਾਰਤ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਸਿਹਤ ਅਤੇ ਸਮਾਜਿਕ ਸੁਰੱਖਿਆ ਮੰਤਰੀ ਲੁਈ ਫਰਨੈਂਡੋ ਰੁਇਜ਼, ਸਰਕਾਰੀ ਅਧਿਕਾਰੀ, ਕਾਰੋਬਾਰੀ ਅਤੇ ਸਿੱਖਿਅਕ ਨੁਮਾਇੰਦੇ ਵੀ ਸਨ।

2. 1 ਅਕਤੂਬਰ, 2021 ਨੂੰ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਨੇ ਸ਼੍ਰੀਮਤੀ ਰਾਮਿਰੇਜ਼ ਨਾਲ ਮੁਲਾਕਾਤ ਕੀਤੀ ਅਤੇ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਬਾਰੇ ਵਿਚਾਰ ਵਟਾਂਦਰਾ ਕੀਤਾ। ਉਪ ਰਾਸ਼ਟਰਪਤੀ ਰਾਮਿਰੇਜ਼ ਨੇ ਭਾਰਤੀ ਉਪ ਰਾਸ਼ਟਰਪਤੀ ਨੂੰ ਕੋਲੰਬੀਆ ਆਉਣ ਦਾ ਸੱਦਾ ਵੀ ਦਿੱਤਾ। 2 ਅਕਤੂਬਰ, 2021 ਨੂੰ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਸ਼੍ਰੀਮਤੀ ਰਾਮਿਰੇਜ਼ ਨਾਲ ਵਿਆਪਕ ਦੁਵੱਲੀ ਗੱਲਬਾਤ ਕੀਤੀ। ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਵੀ 3 ਅਕਤੂਬਰ, 2021 ਨੂੰ ਸ਼੍ਰੀਮਤੀ ਰਾਮਿਰੇਜ਼ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨਾਲ ਪਿਛਲੇ ਮਹੀਨੇ ਉਨ੍ਹਾਂ ਦੀ ਕੋਲੰਬੀਆ ਯਾਤਰਾ ਦੌਰਾਨ ਬਹੁਤ ਲਾਭਕਾਰੀ ਵਿਚਾਰ ਵਟਾਂਦਰੇ ਹੋਏ ਸਨ।

3. ਸ਼੍ਰੀਮਤੀ ਰਾਮਿਰੇਜ਼ ਨੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਟੀਕੇ ਅਤੇ ਫਾਰਮਾਸਿਉਟਿਕਲ ਉਤਪਾਦਾਂ ਦੇ ਵਿਕਾਸ ਵਿੱਚ ਬਾਇਓਟੈਕਨਾਲੋਜੀ, ਸਹਿ-ਉਤਪਾਦਨ ਅਤੇ ਟੈਕਨਾਲੋਜੀ ਟ੍ਰਾਂਸਫਰ ਵਿੱਚ ਸਹਿਯੋਗ ਦੀ ਪੜਚੋਲ ਕਰਨ ਬਾਰੇ ਚਰਚਾ ਕੀਤੀ। ਬਾਅਦ ਵਿੱਚ ਬਾਇਓਟੈਕਨਾਲੋਜੀ ਅਤੇ ਮੈਡੀਕਲ ਖੋਜ ਦੇ ਖੇਤਰਾਂ ਵਿੱਚ ਸਹਿਯੋਗ ਲਈ ਦੋ ਇੱਛਾ ਪੱਤਰਾਂ 'ਤੇ ਬਾਇਓਟੈਕਨਾਲੋਜੀ ਵਿਭਾਗ ਅਤੇ ICMR ਦੁਆਰਾ ਆਪਣੇ ਕੋਲੰਬੀਆਈ ਹਮਰੁਤਬਾਵਾਂ ਨਾਲ ਹਸਤਾਖਰ ਕੀਤੇ ਗਏ।

4. ਸ਼੍ਰੀਮਤੀ ਰਾਮਿਰੇਜ਼ ਦੇ ਆਉਣ ਤੋਂ ਪਹਿਲਾਂ ਸਿਹਤ ਅਤੇ ਸਮਾਜਿਕ ਸੁਰੱਖਿਆ ਮੰਤਰੀ ਡਾ. ਲੁਈਜ਼ ਫਰਨੈਂਡੋ ਰੁਇਜ਼ ਦੀ ਅਗਵਾਈ ਵਿੱਚ 48 ਮੈਂਬਰੀ ਵਫਦ ਨੇ 27-30 ਸਤੰਬਰ ਤੱਕ ਪੁਣੇ, ਹੈਦਰਾਬਾਦ ਅਤੇ ਬੇਂਗਲੁਰੂ ਅਤੇ ਭਾਰਤੀ ਦਵਾਈ ਕੰਪਨੀਆਂ ਅਤੇ ਉੱਤਮਤਾ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸਰੋ ਦੀਆਂ ਸਹੂਲਤਾਂ ਦਾ ਵੀ ਦੌਰਾ ਕੀਤਾ ਅਤੇ ਨਿਊ ਸਪੇਸ ਇੰਡੀਆ ਲਿਮਿਟੇਡ (NSIL) ਅਤੇ ਹਿਊਮਨ ਸਪੇਸ ਫਲਾਈਟ ਸੈਂਟਰ (HSFC) ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।

5. ਕੋਲੰਬੀਆ ਲਾਤੀਨੀ ਅਮਰੀਕਾ ਵਿੱਚ ਭਾਰਤ ਦਾ ਮਹੱਤਵਪੂਰਣ ਸਾਥੀ ਹੈ ਅਤੇ ਸਾਡੇ ਦੁਵੱਲੇ ਸਬੰਧਾਂ ਦਾ, ਖਾਸ ਕਰਕੇ ਆਰਥਿਕ ਅਤੇ ਵਪਾਰਕ ਖੇਤਰ ਵਿੱਚ ਮਹਾਂਮਾਰੀ ਦੀ ਅੜਚਨ ਦੇ ਬਾਵਜੂਦ, ਵਿਸਥਾਰ ਹੋ ਰਿਹਾ ਹੈ। ਸ਼੍ਰੀਮਤੀ ਰਾਮਿਰੇਜ਼ ਦੀ ਭਾਰਤ ਯਾਤਰਾ 4-6 ਸਤੰਬਰ 2021 ਨੂੰ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਦੀ ਕੋਲੰਬੀਆ ਦੀ ਯਾਤਰਾ ਤੋਂ ਪਹਿਲਾਂ ਹੋਈ ਸੀ। ਇਸ ਯਾਤਰਾ ਨਾਲ ਭਾਰਤ-ਕੋਲੰਬੀਆ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਵੱਧ ਸੁਵੱਨੇ ਬਣਾਉਣ ਵਿੱਚ ਮਦਦ ਮਿਲੇਗੀ।

ਨਵੀਂ ਦਿੱਲੀ

3 ਅਕਤੂਬਰ, 2021

DISCLAIMER: This is an approximate translation. The original is available in English on MEA's website and may be referred to as the official press release.